

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ, ਤਿੰਨ ਦਿਨਾਂ ਦੇ ਰੋਮਾਂਚਕ ਐਨਲਾਈਨ ਕਾਰਜਕਰਮਾਂ ਦੇ ਨਾਲ ਪ੍ਰਾਈਡ ਦਾ ਜਸ਼ਨ ਮਨਾਵੇਗਾ!

ਬ੍ਰੈਂਪਟਨ, ਓਨਟਾਰੀਓ (29 ਜੂਨ, 2020) – ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਲਈ, ਸਿਟੀ ਆਫ ਬ੍ਰੈਂਪਟਨ ਇਸ ਸਾਲ ਆਪਣਾ ਪ੍ਰਾਈਡ (Pride) ਦਾ ਜਸ਼ਨ ਐਨਲਾਈਨ ਮਨਾ ਰਹੀ ਹੈ। ਸਿਟੀ ਨੇ ਬ੍ਰੈਂਪਟਨ ਦੇ LGBTQ2SA ਭਾਈਚਾਰੇ ਦਾ ਜਸ਼ਨ ਮਨਾਉਣ ਲਈ, ਬ੍ਰੈਂਪਟਨ ਵਿੱਚ ਪ੍ਰਾਈਡ ਮੰਥ (Pride Month in Brampton) ਦੇ ਦੌਰਾਨ, 5 ਤੋਂ 11 ਜੁਲਾਈ ਤੱਕ, ਪੀਲ (Peel) ਵਿੱਚ ਪੂਰੇ ਪ੍ਰਾਈਡ ਵੀਕ ਵਿੱਚ ਕਾਰਜਕਰਮਾਂ ਦੇ ਨਾਲ ਇੱਕ ਐਨਲਾਈਨ ਹਬ (ਕੇਂਦਰ) ਤਿਆਰ ਕੀਤਾ ਹੈ।

ਜਸ਼ਨਾਂ ਵਿੱਚ ਸ਼ਾਮਲ ਹੋਣ ਲਈ, www.brampton.ca/pride ਤੇ ਜਾਓ।

5 ਜੁਲਾਈ – ਪ੍ਰਾਈਡ ਇਨ ਦ ਸਕਵੇਅਰ – ਆਭਾਸੀ ਸੰਸਕਰਣ (ਵਰਚੁਅਲ ਐਡੀਸ਼ਨ)

5 ਜੁਲਾਈ ਨੂੰ, ਬ੍ਰੈਂਪਟਨ ਦੇ ਤੀਜੇ, ਪ੍ਰਾਈਡ ਇਨ ਦ ਸਕਵੇਅਰ (Pride in the Square) – ਆਭਾਸੀ ਸੰਸਕਰਣ ਦਾ ਜਸ਼ਨ ਮਨਾਓ। ਹਾਲਾਂਕਿ ਅਸੀਂ ਵਿਅਕਤੀਗਤ ਰੂਪ ਨਾਲ ਗਾਰਡਨ ਸਕਵੇਅਰ (Garden Square) ਵਿੱਚ ਇਕੱਠੇ ਨਹੀਂ ਹੋ ਸਕਦੇ, ਇਸਲਈ ਗਾਰਡਨ ਸਕਵੇਅਰ ਬ੍ਰੈਂਪਟਨ (Garden Square Brampton) ਦੇ Facebook ਅਤੇ Instagram ਚੈਨਲਾਂ ਤੇ, ਪ੍ਰਾਈਡ ਇਨ ਦ ਸਕਵੇਅਰ ਇੱਕ ਨਵੇਂ ਅਤੇ ਰਚਨਾਤਮਕ ਤਰੀਕੇ ਨਾਲ ਜਾਰੀ ਰਹੇਗਾ।

ਪੂਰਾ ਦਿਨ ਕਈ ਤਰ੍ਹਾਂ ਦੇ ਰੋਮਾਂਚਕ, ਐਨਲਾਈਨ ਮਨੋਰੰਜਨ ਦਾ ਅਨੰਦ ਮਾਣੋ।

- ਦੁਪਹਿਰ ਬਾਅਦ 2 ਵਜੇ: ਫੇ ਐਂਡ ਫਲਫੀ (Fay & Fluffy) ਦੇ ਨਾਲ ਕਹਾਣੀ ਸੁਣੋ – Facebook facebook.com/gardensquarebrampton ਤੇ ਸਿੱਧਾ ਪ੍ਰਸਾਰਨ
- ਦੁਪਹਿਰ ਬਾਅਦ 3 ਵਜੇ: ਕੈਨਵਾਸ ਆਰਟਸ ਐਕਸ਼ਨ ਪ੍ਰੋਗਰਾਮਾਂ (CANVAS Arts Action Programs) ਦੇ ਨਾਲ ਪ੍ਰਾਈਡ ਗਾਰਡਨ ਪਾਰਟੀ (Pride Garden Party) – Facebook facebook.com/gardensquarebrampton ਤੇ ਸਿੱਧਾ ਪ੍ਰਸਾਰਨ
- ਸ਼ਾਮ 6 ਵਜੇ: ਕੈਟਰੀਨਾ ਗਿਬਸਨ (Katrina Gibson) ਦੇ ਨਾਲ “ਆਈ” ਇਨਕਲੂਜ਼ਨ, ਇੰਪਰੂਵ ਲਈ ਹੈ, ਗਤੀਵਿਧੀ – Instagram @gardensquarebrampton ਤੇ ਸਿੱਧਾ ਪ੍ਰਸਾਰਨ
- ਸ਼ਾਮ 7 ਵਜੇ: ਕ੍ਰਿਸ ਨਿੰਗ (Chris Ning) ਵੱਲੋਂ ਲਾਈਵ ਪ੍ਰਦਰਸ਼ਨ – Facebook facebook.com/gardensquarebrampton ਤੇ ਸਿੱਧਾ ਪ੍ਰਸਾਰਨ
- ਰਾਤ 8 ਵਜੇ: ਡੀ.ਜੇ. ਏਸ ਡਿਲਿੰਜਰ (DJ Ace Dillinger) ਦੇ ਨਾਲ ਪ੍ਰਾਈਡ ਆਫਟਰ ਪਾਰਟੀ (Pride After Party) – Instagram @gardensquarebrampton ਤੇ ਸਿੱਧਾ ਪ੍ਰਸਾਰਨ

ਪ੍ਰਾਈਡ ਇਨ ਦ ਸਕਵੇਅਰ – ਆਭਾਸੀ ਸੰਸਕਰਣ, ਟੀ.ਡੀ. ਬੈਂਕ (TD Bank) ਵੱਲੋਂ ਉਦਾਰਤਪੂਰਬਕ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।

8 ਜੁਲਾਈ – ਪ੍ਰੇਰਨਾਦਾਇਕ ਯੁਥ ਸਪੀਕਰ ਸੀਰੀਜ਼

ਕੋਮੇਡੀਅਨ ਅਤੇ ਲੇਖਕ ਬਰੈਨਡਨ ਐਸ਼-ਮੋਹਮੰਦ (Brandon Ash-Mohammed) ਦੇ ਨਾਲ ਪ੍ਰੇਰਨਾਦਾਇਕ ਚਰਚਾ ਲਈ, ਸ਼ਾਮ 7 ਵਜੇ, Instagram @culturebrampton ਤੇ ਸਿੱਧਾ ਪ੍ਰਸਾਰਨ ਦੇਖੋ।

ਐਸ਼-ਮੋਹਮੰਦ ਨੂੰ ਜਸਟ ਫੌਰ ਲਾਫਸ ਮੋਨਟ੍ਰੀਅਲ ਹੋਮਗਰੋਨ ਟੈਲੈਂਟ (Just For Laughs Montreal Homegrown Talent), ਟਿਮ ਸਿਮਸ ਅਵਾਰਡ (Tim Sims Award) ਨਾਮਾਕਿਤ ਕੋਮੇਡੀਅਨ, ਟੈਲੀਫਿਲਮ ਨਿਊ ਵੋਇਸਿਜ਼ ਅਵਾਰਡ (Telefilm New Voices Award) ਜੇਤੂ ਲੇਖਕ ਅਤੇ ਦ ਐਥਨਿਕ ਰੇਨਬੋ (The Ethnic Rainbow) (ਕੈਨੇਡਾ ਦੇ ਬਲੈਕ ਐਲ.ਜੀ.ਬੀ.ਟੀ. (LGBT) ਕੋਮੇਡੀਅਨਸ ਲਈ, ਸਭ ਤੋਂ ਪਹਿਲਾ ਅਤੇ ਇੱਕਮਾਤਰ ਕੋਮੇਡੀ ਸ਼ੋ) ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਐਸ਼-ਮੋਹਮੰਦ ਦੀ ਐਲਬਮ, ਕੈਪਰੀਕੋਰਨੀਕੇਸ਼ਨ (CAPRICORNICATION), ਜੋ ਪਹਿਲੀ ਵਾਰ iTunes ਕੈਨੇਡਾ ਕੋਮੇਡੀ (iTunes Canada Comedy) ਚਾਰਟਾਂ ਤੇ #1 ਤੇ ਆਈ ਸੀ। ਇਸ ਐਲਬਮ ਨਾਲ ਉਹ, ਕੋਮੇਡੀ ਐਲਬਮ ਰਿਲੀਜ਼ ਕਰਨ ਵਾਲੇ ਪਹਿਲੇ ਪੁਰਸ਼ ਸਮਲਿੰਗੀ, ਬਲੈਕ ਕੋਮੇਡੀਅਨ ਬਣ ਗਏ ਸਨ। ਐਸ਼-ਮੋਹਮੰਦ, ਹਾਲ ਵਿੱਚ ਹੀ ਸੀ.ਬੀ.ਸੀ./ਟੀ.ਵੀ.ਓ. (CBC/TVO) ਦੇ ਡਾਕੂਮੈਂਟਰੀ ਸ਼ੋ ਸਟੈਂਡ ਅਪ ਟੋਰੋਂਟੋ (Stand Up Toronto) ਵਿੱਚ ਵੀ ਆਏ ਸਨ। ਇਹ ਸ਼ੋ 2018 ਦੇ ਸ਼ੁਰੂ ਵਿੱਚ ਆਇਆ ਸੀ, ਜਿਸਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਹ ਫੀਲਡ ਟ੍ਰਿਪ ਫੈਸਟੀਵਲ (Field Trip Festival), JFL42 ਵਿੱਚ ਵੀ ਆਏ ਸਨ ਅਤੇ ਉਹਨਾਂ ਨੇ ਜੇ.ਐਫ.ਐਲ. ਮੋਨਟ੍ਰੀਅਲ (JFL Montreal) ਵਿਖੇ ਜੂਲਿਓ ਟੋਰੇਸ (Julio Torres) ਲਈ ਸ਼ੋ ਦੀ ਸ਼ੁਰੂਆਤ ਵੀ ਕੀਤੀ ਸੀ।

9 ਜੁਲਾਈ – ਦਿਸ ਇਜ ਬ੍ਰੈਂਪਟਨ: ਲਾਈਵ ਔਨਲਾਈਨ

ਦ ਰੋਜ਼ ਬ੍ਰੈਂਪਟਨ (The Rose Brampton) ਵੱਲੋਂ ਪੇਸ਼ ਕੀਤਾ ਜਾਣ ਵਾਲਾ, ਦਿਸ ਇਜ ਬ੍ਰੈਂਪਟਨ: ਲਾਈਵ ਔਨਲਾਈਨ (This is Brampton: Live Online), ਪ੍ਰਾਈਡ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਪੇਸ਼ ਕਰੇਗਾ। ਸ਼ਾਮ 7:30 ਵਜੇ, ਦ ਰੋਜ਼ ਦੇ, Facebook, [facebook.com/therosebrampton](https://www.facebook.com/therosebrampton) ਤੇ ਸਿੱਧਾ ਪ੍ਰਸਾਰਨ ਦੇਖੋ।

ਦਿਸ ਇਜ ਬ੍ਰੈਂਪਟਨ: ਲਾਈਵ ਔਨਲਾਈਨ, ਬ੍ਰੈਂਪਟਨ ਦੀਆਂ ਕੁਝ ਸਭ ਤੋਂ ਵਧੀਆ ਪ੍ਰਤਿਭਾਵਾਂ ਨੂੰ, ਦੁਨੀਆ ਨੂੰ ਦਿਖਾਉਣ ਦੀ, ਦ ਰੋਜ਼ ਬ੍ਰੈਂਪਟਨ ਦੀ ਹਫ਼ਤਾਵਾਰ ਔਨਲਾਈਨ ਕੋਨਸਰਟ ਸੀਰੀਜ਼ ਹੈ। ਇਹ ਸੀਰੀਜ਼, ਲੋਕਲ ਕਲਾਕਾਰਾਂ ਨੂੰ ਮੰਚ ਅਤੇ ਪੇਸ਼ੇਵਰ ਕਲਾਕਾਰ ਫੀਸ ਪ੍ਰਦਾਨ ਕਰਕੇ, ਉਹਨਾਂ ਨੂੰ ਸਹਿਯੋਗ ਕਰਦੀ ਹੈ। ਅਪ੍ਰੈਲ ਵਿੱਚ ਸ਼ੁਰੂ ਹੋਣ ਤੋਂ ਬਾਅਦ, ਇਸ ਸੀਰੀਜ਼ ਨੂੰ 20,000 ਤੋਂ ਵੱਧ ਲੋਕਾਂ ਨੇ ਦੇਖਿਆ ਅਤੇ ਹਰੇਕ ਮਹਾਂਦੀਪ ਦੇ ਦਰਸ਼ਕਾਂ ਨੇ ਇਸਦਾ ਸੁਆਗਤ ਕੀਤਾ।

ਦਿਸ ਇਜ ਬ੍ਰੈਂਪਟਨ: ਲਾਈਵ ਔਨਲਾਈਨ, ਅਲਗੋਮਾ ਯੂਨੀਵਰਸਿਟੀ (Algoma University) ਵੱਲੋਂ ਉਦਾਰਤਪੂਰਬਕ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।

ਸੋਸ਼ਲ ਬਣੋ!

#ShowYourPrideBrampton ਦੀ ਵਰਤੋਂ ਕਰਦੇ ਹੋਏ, ਪੂਰਾ ਹਫ਼ਤਾ ਸੋਸ਼ਲ ਮੀਡੀਆ ਤੇ ਆਪਣੀਆਂ ਕਹਾਣੀਆਂ, ਤਸਵੀਰਾਂ ਅਤੇ ਵੀਡੀਓ ਸਾਂਝੇ ਕਰਕੇ, ਜਸ਼ਨ ਮਨਾਉਂਦੇ ਹੋਏ ਹਰ ਕਿਸੇ ਨਾਲ ਜੁੜੋ ਰਹੋ।

ਹਵਾਲੇ

“ਬ੍ਰੈਂਪਟਨ ਇੱਕ ਮੇਜ਼ੀਕ ਹੈ ਅਤੇ ਅਸੀਂ ਕੋਵਿਡ-19 ਨੂੰ ਸਾਡੇ ਸਹਿਰ ਵਿੱਚ, ਜੋਸ਼ੀਲੇ LGBTTIQ2SA ਭਾਈਚਾਰਿਆਂ ਨੂੰ ਮਾਨਤਾ ਦੇਣ ਦੇ ਰਸਤੇ ਵਿੱਚ ਨਹੀਂ ਆਉਣ ਦੇ ਸਕਦੇ। www.brampton.ca/pride ਤੇ, ਅਸੀਂ ਹਰ ਉਮਰ ਦੇ ਵਿਅਕਤੀਆਂ ਲਈ, ਕਲਾ, ਪ੍ਰਦਰਸ਼ਨ ਅਤੇ ਪ੍ਰੇਰਨਾਮਿੰਗ ਦੁਆਰਾ ਔਨਲਾਈਨ ਜਸ਼ਨ ਮਨਾ ਰਹੇ ਹਾਂ। ਮੇਰਾ ਪਰਿਵਾਰ ਅਤੇ ਮੈਂ, ਪੂਰਾ ਹਫ਼ਤਾ ਇਹਨਾਂ ਕਾਰਜਕਰਮਾਂ ਦਾ ਅਨੰਦ ਮਾਣਾਂਗੇ! ਲਵ ਇਜ ਲਵ ਇਜ ਲਵ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡਾ ਵੰਨ-ਸੁਵੰਨਾ ਅਤੇ ਸ਼ਮੂਲੀਅਤ ਵਾਲਾ ਸ਼ਹਿਰ, ਕਈ ਤਰ੍ਹਾਂ ਦੇ ਰੋਮਾਂਚਕ ਔਨਲਾਈਨ ਕਾਰਜਕਰਮਾਂ ਦੇ ਨਾਲ ਪੀਲ ਵਿੱਚ ਪ੍ਰਾਈਡ ਵੀਕ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਕੋਵਿਡ-19 ਦੇ ਕਾਰਨ ਅਸੀਂ ਇਸ ਸਾਲ ਵਿਅਕਤੀਗਤ ਰੂਪ ਨਾਲ ਜਸ਼ਨ ਨਹੀਂ ਮਨਾ ਸਕਦੇ, ਇਸਲਈ ਮੈਂ ਸਾਰਿਆਂ ਨੂੰ ਸਲਾਹ ਦਿੰਦਾ ਹਾਂ ਕਿ ਇਸ ਹਫ਼ਤੇ ਲਈ www.brampton.ca/pride ਨੂੰ ਬੁੱਕਮਾਰਕ ਕਰ ਲਵੋ, ਕਾਰਜਕਰਮਾਂ ਦਾ ਮਜ਼ਾ ਲਵੋ ਅਤੇ ਅਨੰਦ ਮਾਣੋ।”

- ਗੁਰਪ੍ਰੀਤ ਢਿੱਲੋਂ (Gurpreet Dhillon), ਰੀਜਨਲ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਂਪਟਨ, ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਇਸ ਸਾਲ, ਭਾਈਚਾਰੇ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ, ਅਸੀਂ ਬ੍ਰੈਂਪਟਨ ਦੇ ਪ੍ਰਾਈਡ ਸਬੰਧੀ ਕਾਰਜਕਰਮ ਔਨਲਾਈਨ ਆਯੋਜਿਤ ਕਰ ਰਹੇ ਹਾਂ। ਆਪਣੇ ਪਰਿਵਾਰ ਨਾਲ ਘਰ ਵਿੱਚ ਜਸ਼ਨ ਦੀ ਤਿਆਰੀ ਕਰੋ – ਤੁਸੀਂ ਲੋਕਲ ਰੈਸਟੋਰੈਂਟਾਂ ਤੋਂ ਭੋਜਨ ਆਰਡਰ ਕਰ ਸਕਦੇ ਹੋ, ਡਾਂਸ ਪਾਰਟੀ ਦਾ ਆਯੋਜਨ ਕਰ ਸਕਦੇ ਹੋ ਅਤੇ ਪੂਰਾ ਹਫ਼ਤਾ ਔਨਲਾਈਨ ਕਾਰਜਕਰਮ ਦੇਖ ਸਕਦੇ ਹੋ!”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ, ਵਾਈਸ-ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਜਿਵੇਂ ਕਿ ਅਸੀਂ ਸਿਟੀ ਨੂੰ ਦੁਬਾਰਾ ਖੋਲ੍ਹਣ ਲਈ ਕੰਮ ਕਰ ਰਹੇ ਹਾਂ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਇਸ ਸਾਲ ਪ੍ਰਾਈਡ ਦਾ ਜਸ਼ਨ ਔਨਲਾਈਨ ਅਤੇ ਸੁਰੱਖਿਅਤ ਰੂਪ ਨਾਲ ਮਨਾਓ। ਕੋਵਿਡ-19 ਦੇ ਸਬੰਧ ਵਿੱਚ, ਬ੍ਰੈਂਪਟਨ ਦੇ ਅਗਲੇ ਕਦਮਾਂ ਬਾਰੇ ਹੋਰ ਵੇਰਵੇ, ਆਉਣ ਵਾਲੇ ਹਫ਼ਤਿਆਂ ਵਿੱਚ ਉਪਲਬਧ ਹੋਣਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਲੀਡ, ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਂਪਟਨ

“ਸਿਟੀ ਦੇ ਸਟਾਫ਼ ਨੇ, ਇਸ ਸਾਲ ਦੇ ਪ੍ਰਾਈਡ ਸਬੰਧੀ ਕਾਰਜਕਰਮਾਂ ਲਈ ਇੱਕ ਸ਼ਾਨਦਾਰ ਔਨਲਾਈਨ ਹਬ ਤਿਆਰ ਕੀਤਾ ਹੈ। ਆਪਣੇ ਪਰਿਵਾਰ ਦੇ ਨਾਲ, ਪ੍ਰਾਈਡ ਇਨ ਦ ਸਕਵੇਅਰ – ਆਭਾਸੀ ਸੰਸਕਰਣ, ਪ੍ਰੇਰਨਾਦਾਇਕ ਯੂਥ ਸਪੀਕਰ ਸੀਰੀਜ਼ ਅਤੇ ਦਿਸ ਇਜ ਬ੍ਰੈਂਪਟਨ: ਲਾਈਵ ਔਨਲਾਈਨ ਦਾ ਅਨੰਦ ਜ਼ਰੂਰ ਮਾਣੋ ਅਤੇ #ShowYourPrideBrampton ਵਰਤਦੇ ਹੋਏ, ਸੋਸ਼ਲ ਮੀਡੀਆ ਤੇ ਆਪਣੇ ਅਨੁਭਵ ਸਾਂਝੇ ਕਰੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/Brampton), [Facebook](https://facebook.com/Brampton), ਅਤੇ [Instagram](https://instagram.com/Brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

